

(ਕੀ ਮੈਨੂੰ ਡਿਪ੍ਰੈਸ਼ਨ (ਨਿਰਾਸਾ) ਹੈ?)

(Do I Have Depression?)

(ਵਿਸ਼ਾ ਵਸਤੂ)

(Topic Overview)

ਇਹ ਫੈਸਲਾ ਲੈਣ ਵਿੱਚ ਮਦਦ ਲਈ ਨਿਮਨਲਿਖਤ ਜਾਣਕਾਰੀ ਨੂੰ ਪੜ੍ਹੋ ਕਿ ਕੀ ਤੁਹਾਨੂੰ ਡਿਪ੍ਰੈਸ਼ਨ ਹੈ। ਇਹ ਡਾਕਟਰ ਦੀ ਤਸਥੀਤ ਦੀ ਥਾਂ ਨਹੀਂ ਲੈਂਦਾ ਹੈ।

ਡਿਪ੍ਰੈਸ਼ਨ ਦੇ ਕਾਰਨ ਤੁਸੀਂ ਜ਼ਿਆਦਾਤਰ ਸਮਾਂ ਉਦਾਸ ਜਾਂ ਮਾਯਸ ਮਹਿਸੂਸ ਕਰਦੇ ਹੋ। ਇਹ ਆਮ ਉਦਾਸੀ, ਦੁੱਖ ਜਾਂ ਘੱਟ ਉਰਜਾ ਦੀਆਂ ਭਾਵਨਾਵਾਂ ਤੋਂ ਅਲੱਗ ਹੈ। ਡਿਪ੍ਰੈਸ਼ਨ ਇੱਕ ਚਿਕਿਤਸਕੀ ਸਮੱਸਿਆ ਹੈ ਜਿਸ ਲਈ ਇਲਾਜ ਦੀ ਲੋੜ ਹੁੰਦੀ ਹੈ। ਜੇ ਤੁਹਾਨੂੰ ਲਗਦਾ ਹੈ ਕਿ ਤੁਸੀਂ ਨਿਰਾਸ ਹ ਸਕਦੇ ਹੋ, ਤਾਂ ਤਸਥੀਤ ਅਤੇ ਇਲਾਜ ਲਈ ਤੁਰੰਤ ਆਪਣੇ ਡਾਕਟਰ ਨੂੰ ਮਿਲੋ। ਬਿਨਾਂ ਇਲਾਜ ਦੇ ਡਿਪ੍ਰੈਸ਼ਨ ਬਦਤਰ ਹੋ ਸਕਦੀ ਹੈ।

ਤੁਹਾਨੂੰ ਗੰਭੀਰ ਡਿਪ੍ਰੈਸ਼ਨ ਹੋ ਸਕਦਾ ਹੈ ਜੇ ਤੁਹਾਨੂੰ ਹੇਠਾਂ ਸੂਚੀਬੱਧ ਕੀਤੇ ਲੱਛਣਾਂ ਵਿੱਚੋਂ 2 ਹਫ਼ਤਿਆਂ ਜਾਂ ਜ਼ਿਆਦਾ ਸਮੇਂ ਲਈ ਘੱਟੋ-ਘੱਟ 5 ਲੱਛਣ ਹਨ ਅਤੇ ਉਦਾਸੀ ਜਾਂ ਰੁੱਚੀ ਖਤਮ ਹੋਣ ਦਾ 1 ਲੱਛਣ ਹੈ। ਤੁਸੀਂ:

1. ਉਦਾਸ, ਮਾਯਸ ਜਾਂ ਖਾਲੀ-ਖਾਲੀ ਮਹਿਸੂਸ ਕਰ ਸਕਦੇ ਹੋ। ਦੂਸਰੇ ਲੋਕਾਂ ਨੇ ਨੋਟਿਸ ਕੀਤਾ ਹੋ ਸਕਦਾ ਹੈ ਕਿ ਤੁਸੀਂ ਉਦਾਸ ਜਾਂ ਰੋਣਹਾਕੇ ਲਗਦੇ ਹੋ।
2. ਜ਼ਿਆਦਾਤਰ ਰੋਜ਼ਾਨਾ ਗਤੀਵਿਧੀਆਂ ਵਿੱਚ ਤੁਹਾਡੀ ਰੁੱਚੀ ਖਤਮ ਹੋ ਗਈ ਹੈ ਜਾਂ ਉਨ੍ਹਾਂ ਵਿੱਚ ਮਜ਼ਾ ਨਹੀਂ ਆਉਂਦਾ।
3. ਤੁਸੀਂ ਕਿੰਨੀ ਭੁੱਖ ਮਹਿਸੂਸ ਕਰਦੇ ਹੋ ਵਿੱਚ ਬਦਲਾਅਂ ਕਾਰਨ ਭਾਰ ਘੱਟ ਜਾਂ ਵਧ ਰਿਹਾ ਹੈ।
4. ਬਹੁਤ ਜ਼ਿਆਦਾ ਜਾਂ ਕਾਫੀ ਮਾਤਰਾ ਵਿੱਚ ਨਹੀਂ ਸੌਂਦੇ ਹੋ।
5. ਬੇਆਰਾਮਾ ਮਹਿਸੂਸ ਕਰਦੇ ਹੋ ਅਤੇ ਸਥਿਰ ਬੈਠਣ ਦੇ ਜਾਂ ਸ਼ਾਂਤੀ ਨਾਲ ਬੈਠਣ ਦੇ ਅਸਮਰੱਥ ਹੋ ਅਤੇ ਲਗਦਾ ਹੈ ਕਿ ਹਿਲੱਣ-ਜੁੱਲਣ ਲਈ ਬਹੁਤ ਜੂਝਣਾ ਪੈਂਦਾ ਹੈ।
6. ਹਰ ਸਮੇਂ ਥਕਾਵਟ ਮਹਿਸੂਸ ਕਰਦੇ ਹੋ।
7. ਬਿਨਾਂ ਕਾਰਨ ਦੇ ਹੀ ਨਿਖਿੱਧ ਜਾਂ ਦੋਸ਼ੀ ਮਹਿਸੂਸ ਕਰਦੇ ਹੋ। ਤੁਹਾਨੂੰ ਇਸ ਗੱਲ ਦੀ ਚਿੰਤਾ ਹੋ ਸਕਦੀ ਹੈ ਕਿ ਲੋਕ ਤੁਹਾਨੂੰ ਪਸਮਦ ਨਹੀਂ ਕਰਦੇ।
8. ਧਿਆਨ ਕੇਂਦਰਿਤ ਕਰਨ, ਚੀਜ਼ਾਂ ਨੂੰ ਯਾਦ ਰੱਖਣ, ਜਾਂ ਫੈਸਲੇ ਲੈਣ ਵਿੱਚ ਮੁਸ਼ਕਿਲ ਹੁੰਦੀ ਹੈ।

ਮੌਤ ਅਤੇ ਆਤਮਹੱਤਿਆ ਬਾਰੇ ਸੋਚਣਾ ਡਿਪ੍ਰੈਸ਼ਨ ਦਾ ਇੱਕ ਗੰਭੀਰ ਲੱਛਣ ਹੈ। ਜੇ ਤੁਸੀਂ ਜਾਂ ਕੋਈ ਹੋਰ ਜਿਸ ਦੀ ਤੁਸੀਂ ਚਿੰਤਾ ਕਰਦੇ ਹੋ ਆਤਮਹੱਤਿਆ ਬਾਰੇ ਗੱਲਾਂ ਕਰਦਾ ਹੈ ਜਾਂ ਮਾਯਸ ਮਹਿਸੂਸ ਕਰਦਾ ਹੈ, ਤਾਂ ਤੁਰੰਤ ਮਦਦ ਲਓ।

ਆਤਮਹੱਤਿਆ ਦੇ ਚੇਤਾਵਨੀ ਦੇ ਸੰਕੇਤਾਂ ਬਾਰੇ ਜਾਣੋ, ਜਿਨ੍ਹਾਂ ਵਿੱਚ ਮੌਤ ਬਾਰੇ ਬਹੁਤ ਸਾਰੀਆਂ ਗੱਲਾਂ ਕਰਨੀਆਂ, ਚੀਜ਼ਾਂ ਵੰਡਣੀਆਂ, ਜਾਂ ਬਹੁਤ ਜ਼ਿਆਦਾ ਸ਼ਰਾਬ, ਡਰੱਗਸ ਜਾਂ ਦੋਵਾਂ ਦੀ ਵਰਤੋਂ ਕਰਨਾ ਸ਼ਾਮਲ ਹੈ। ਜੇ ਤੁਹਾਨੂੰ ਆਪਣੇ-ਆਪ ਵਿੱਚ ਜਾਂ ਆਪਣੇ ਕਿਸੇ ਚਾਹੁਣ ਵਾਲੇ ਵਿੱਚ ਇਹ ਸੰਕੇਤ ਦੇਖਦੇ ਹੋ, ਤਾਂ ਮਦਦ ਲਓ।

ਜੇ ਤੁਹਾਡੇ ਵਿੱਚ ਕੁਝ ਘੱਟ ਲੱਛਣ ਹਨ, ਤਾਂ ਵੀ ਤੁਸੀਂ ਨਿਰਾਸ ਹੋ ਸਕਦੇ ਹੋ ਅਤੇ ਇਲਾਜ ਦੀ ਲੋੜ ਹੋ ਸਕਦੀ ਹੈ। ਇਹ ਮਾਇਨੇ ਨਹੀਂ ਰੱਖਦਾ ਕਿ ਕਿੰਨੇ ਲੱਛਣ ਹਨ, ਆਪਣੇ ਡਾਕਟਰ ਨੂੰ ਦਿਖਾਉਣਾ ਮਹੱਤਵਪੂਰਨ ਹੈ। ਜਿੰਨੀ ਜ਼ਲਦੀ ਤੁਸੀਂ ਇਲਾਜ ਕਰਵਾਉਂਦੇ ਹੋ, ਉਨ੍ਹਾਂ ਜ਼ਲਦੀ ਤੁਹਾਡੇ ਤੇਜ਼ੀ ਨਾਲ ਅਤੇ ਪੂਰੀ ਤਰ੍ਹਾਂ ਠੀਕ ਹੋਣ ਦੇ ਮੌਕੇ ਵਧਦੇ ਹਨ।



ਡਿਪੈਸ਼ਨ ਕਈ ਤਰ੍ਹਾਂ ਦੀ ਹੁੰਦੀ ਹੈ ਜਿਨ੍ਹਾਂ ਦੇ ਵੱਖ-ਵੱਖ ਲੱਛਣ ਅਤੇ ਪੈਟਰਨ ਹੋ ਸਕਦੇ ਹਨ। ਇਨ੍ਹਾਂ ਵਿੱਚ ਨਿਮਨਲਿਖਤ ਸ਼ਾਮਲ ਹਨ:

- ਮੌਸਮੀ ਪ੍ਰਭਾਵਕ ਰੋਗ (Seasonal affective disorder, SAD)। ਉਹ ਲੋਕ ਜਿਨ੍ਹਾਂ ਨੂੰ ਮੌਸਮੀ ਪ੍ਰਭਾਵਕ ਰੋਗ ਹੁੰਦਾ ਹੈ ਉਹ ਸਾਲ ਦੇ ਕਿਸੇ ਖਾਸ ਸਮੇਂ ਤੇ ਹੀ ਨਿਰਾਸ ਹੁੰਦੇ ਹਨ, ਆਮ ਤੌਰ ਤੇ ਪਤਝੜ ਅਤੇ ਸਰਦੀਆਂ ਦੇ ਮੌਸਮ ਵਿੱਚ।
- ਮਾਹਵਾਰੀ ਤੋਂ ਪਹਿਲਾਂ ਡਿਸਫੋਰਿਕ ਰੋਗ (Premenstrual dysphoric disorder, PMDD)। ਉਹ ਔਰਤਾਂ ਜਿਨ੍ਹਾਂ ਵਿੱਚ ਨਿਯਮਿਤ ਅਤੇ ਸਰਵਿਕ ਮਾਹਵਾਰੀ ਤੋਂ ਪਹਿਲਾਂ ਦੇ ਉਹ ਲੱਛਣ ਹੁੰਦੇ ਹਨ ਜੋ ਰੋਜ਼ਾਨਾ ਜ਼ਿੰਦਗੀ ਵਿੱਚ ਵਿਘਨ ਪਾਉਂਦੇ ਹਨ ਉਨ੍ਹਾਂ ਨੂੰ PMDD ਹੋ ਸਕਦਾ ਹੈ। ਇਹ ਮਾਹਵਾਰੀ ਤੋਂ ਪਹਿਲਾਂ ਦੇ ਲੱਛਣਾਂ (premenstrual syndrome, PMS) ਵਰਗਾ ਹੁੰਦਾ ਹੈ ਪਰ ਲੱਛਣ ਜ਼ਿਆਦਾ ਗੰਭੀਰ ਹੁੰਦੇ ਹਨ।
- ਪ੍ਰਸਵ ਤੋਂ ਬਾਅਦ ਡਿਪੈਸ਼ਨ (Postpartum depression)। ਉਹ ਔਰਤਾਂ ਜਿਨ੍ਹਾਂ ਨੂੰ ਬੱਚੇ ਨੂੰ ਜਨਮ ਦੇਣ ਤੋਂ ਤੁਰੰਤ ਬਾਅਦ ਡਿਪੈਸ਼ਨ ਹੁੰਦਾ ਹੈ ਉਨ੍ਹਾਂ ਨੂੰ ਪੋਸਟਪਾਰਟਮ ਡਿਪੈਸ਼ਨ ਹੋ ਸਕਦਾ ਹੈ।
- ਡਿਸਥਾਇਮਿਕ ਰੋਗ (ਚਿਰਕਾਲੀਨ ਪੁਰਾਣਾ ਡਿਪੈਸ਼ਨ) ਉਦੋਂ ਹੁੰਦਾ ਹੈ ਜਦੋਂ ਕਿਸੇ ਵਿਅਕਤੀ ਨੂੰ ਘੱਟੋ-ਘੱਟ 2 ਸਾਲਾਂ ਲਈ ਡਿਪੈਸ਼ਨ ਦੇ ਕੇਵਲ 2 ਤੋਂ 4 ਲੱਛਣ ਹੁੰਦੇ ਹਨ।
- ਦੁਹਰਾ ਡਿਪੈਸ਼ਨ। ਇਹ ਉਦੋਂ ਹੁੰਦਾ ਹੈ ਜਦੋਂ ਡਿਸਥਾਇਮੀਆ ਵਾਲੇ ਵਿਅਕਤੀ ਨਾਲ ਗੰਭੀਰ ਡਿਪੈਸ਼ਨ ਦੀ ਘਟਨਾ ਵਾਪਰਦੀ ਹੈ।
- ਡਿਪੈਸ਼ਨ ਦੇ ਨਾਲ ਸਮਾਯੋਜਨ ਰੋਗ। ਕਈ ਵਾਰ ਕਿਸੇ ਤਣਾਅਪੂਰਨ ਅਵਸਥਾ ਕਾਰਨ ਡਿਪੈਸ਼ਨ ਦੇ ਅਸਥਾਈ ਲੱਛਣ ਹੋ ਸਕਦੇ ਹਨ ਜੋ ਸੰਕਟ ਖਤਮ ਹੋਣ ਤੋਂ ਬਾਅਦ ਸੁਧਰ ਜਾਂਦੇ ਹਨ।

ਜੇ ਇਸ ਸੂਚੀ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਲਗਦਾ ਹੈ ਕਿ ਤੁਹਾਨੂੰ ਡਿਪੈਸ਼ਨ ਹੈ, ਤਾਂ ਸੂਚੀ ਨੂੰ ਪ੍ਰਿੰਟ ਕਰੋ ਅਤੇ ਉਨ੍ਹਾਂ ਲੱਛਣਾਂ ਤੇ ਗੋਲਾ ਮਾਰੋ ਜੋ ਤੁਹਾਨੂੰ ਹਨ। ਸੂਚੀ ਨੂੰ ਆਪਣੇ ਡਾਕਟਰ ਕੋਲ ਲੈ ਕੇ ਜਾਓ।

ਜੇ ਤੁਹਾਡਾ ਡਿਪੈਸ਼ਨ ਕਿਸੇ ਸਿਹਤ ਸਮੱਸਿਆ ਨਾਲ ਸੰਬੰਧਿਤ ਹੈ, ਜਿਵੇਂ ਕਿ ਹਾਇਪੋਥਾਇਰੋਡਿਸਮ (hypothyroidism), ਤਾਂ ਬਿਮਾਰੀ ਦੇ ਇਲਾਜ ਕਰਨ ਨਾਲ ਆਮ ਤੌਰ ਤੇ ਡਿਪੈਸ਼ਨ ਠੀਕ ਹੋ ਜਾਂਦਾ ਹੈ। ਨਸ਼ੇ ਦੀ ਵਰਤੋਂ ਦੀਆਂ ਸਮੱਸਿਆਵਾਂ ਕਾਰਨ ਵੀ ਡਿਪੈਸ਼ਨ ਹੋ ਸਕਦਾ ਹੈ ਜੋ ਨਸ਼ੇ ਦੀ ਵਰਤੋਂ ਨੂੰ ਬੰਦ ਕਰਨ ਤੋਂ ਬਾਅਦ ਠੀਕ ਹੋ ਜਾਂਦਾ ਹੈ। ਨਸ਼ੇ ਦੀ ਦੁਰਵਰਤੋਂ ਕਰਨਾ ਵੀ ਡਿਪੈਸ਼ਨ ਦਾ ਸੰਕੇਤ ਹੋ ਸਕਦਾ ਹੈ।

ਜੇ ਤੁਹਾਡਾ ਕਿਸੇ ਬਹੁਤ ਹੀ ਨਜ਼ਦੀਕੀ ਦੀ ਹੁਣੇ ਜਿਹੇ ਹੀ ਮੌਤ ਹੋਈ ਹੈ ਜਿਸ ਨੂੰ ਤੁਸੀਂ ਬਹੁਤ ਚਾਹੁੰਦੇ ਸੀ, ਤਾਂ ਤੁਹਾਨੂੰ ਡਿਪੈਸ਼ਨ ਵਰਗੇ ਲੱਛਣ ਹੋ ਸਕਦੇ ਹਨ। ਉਦਾਸੀ, ਦੁੱਖ ਅਤੇ ਸੋਗ ਦੇ ਬਾਵ ਆਮ ਹਨ। ਅਤੇ ਜ਼ਿਆਦਾਤਰ ਲੋਕ ਕੁਝ ਮਹੀਨਿਆਂ ਬਾਅਦ ਬੇਹਤਰ ਮਹਿਸੂਸ ਕਰਨ ਲੱਗ ਪੈਂਦੇ ਹਨ। ਪਰ ਜੇ ਤੁਸੀਂ ਬਹੁਤ ਹੀ ਜ਼ਿਆਦਾ ਉਦਾਸ ਜਾਂ ਨਿਰਾਸ ਮਹਿਸੂਸ ਕਰਦੇ ਹੋ, ਤਾਂ ਤੁਹਾਡੇ ਲੱਛਣ ਨਹੀਂ ਜਾਂਦੇ ਹਨ, ਜਾਂ ਤੁਸੀਂ ਆਪਣੇ-ਆਪ ਨੂੰ ਮਾਰਨ ਜਾਂ ਨੁਕਸਾਨ ਪਹੁੰਚਾਣ ਬਾਰੇ ਸੋਚਦੇ ਹੋ, ਤਾਂ ਆਪਣੇ ਡਾਕਟਰ ਨੂੰ ਮਿਲੋ। ਤੁਹਾਨੂੰ ਇਲਾਜ ਦੀ ਲੋੜ ਹੋ ਸਕਦੀ ਹੈ।

24/7 ਨਰਸ ਸਲਾਹ ਅਤੇ ਆਮ ਸਿਹਤ ਜਾਣਕਾਰੀ ਲਈ ਹੈਲਥ ਲਿੰਕ ਨੂੰ 811 ਤੇ ਕਾਲ ਕਰੋ।

ਇਸ ਨੂੰ ਮੌਜੂਦਾ : ਸਤੰਬਰ 11, 2018

ਸਰੋਤ: www.myhealth.alberta.ca

Healthwise Inc.© ਤੋਂ ਇਜਾਜ਼ਤ ਲੈ ਕੇ ਅਨੁਵਾਦ ਕੀਤਾ ਗਿਆ ਹੈ ਅਤੇ ਇਸ ਦੀ ਤੁਹਾਡੇ ਪ੍ਰਦਾਤਾ ਜਾਂ ਕਿਸੇ ਹੋਰ ਸਿਹਤ ਸੰਭਾਲ ਪੇਸ਼ੇਵਰ ਤੋਂ ਲੈ ਰਹੇ ਕਿਸੇ ਸਲਾਹ ਨੂੰ ਬਦਲਣ ਦੀ ਕੋਈ ਮੰਸ਼ਾ ਨਹੀਂ ਹੈ। ਮੈਡੀਕਲ ਨਿਦਾਨ ਅਤੇ ਇਲਾਜ ਲਈ ਹਮੇਸ਼ਾਂ ਆਪਣੇ ਸਿਹਤ ਪੇਸ਼ੇਵਰ ਨਾਲ ਸਲਾਹ-ਮਸ਼ਵਰਾ ਕਰੋ।